

ਸਿਟੀ ਆਫ ਬ੍ਰੈਂਪਟਨ, ਮੁੱਖ ਤਰਜੀਹਾਂ ਨੂੰ ਅੱਗੇ ਵਧਾਉਣ ਲਈ 2022 ਦੀਆਂ ਪ੍ਰੋਵਿੰਸੀਅਲ ਚੋਣਾਂ ਦੇ ਉਮੀਦਵਾਰਾਂ ਦੀ ਹਿਮਾਇਤ ਕਰ ਰਹੀ ਹੈ

ਬ੍ਰੈਂਪਟਨ, ਓਨਟਾਰੀਓ (25 ਮਈ, 2022) – 2 ਜੂਨ ਦੀਆਂ ਪ੍ਰੋਵਿੰਸੀਅਲ ਚੋਣਾਂ (Provincial Election) ਤੋਂ ਪਹਿਲਾਂ, ਸਿਟੀ ਆਫ ਬ੍ਰੈਂਪਟਨ ਦੀ ਗਵਰਨਮੈਂਟ ਰਿਲੇਸ਼ਨਸ (Government Relations) ਟੀਮ ਅਤੇ ਮੈਂਬਰਸ ਆਫ ਕਾਉਂਸਿਲ (Members of Council), ਲਗਾਤਾਰ, ਸਿਟੀ ਦੀਆਂ ਮੁੱਖ ਤਰਜੀਹਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਲਈ ਇਹਨਾਂ ਦੀ ਹਿਮਾਇਤ ਕਰ ਰਹੇ ਹਨ।

ਸਿਟੀ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹਨ:

- ਮੇਨ ਸਟ੍ਰੀਟ (Main Street) ਤੋਂ ਬ੍ਰੈਂਪਟਨ ਗੋ (Brampton GO) ਦੇ ਨਾਲ-ਨਾਲ, ਲਾਈਟ ਰੇਲ ਟ੍ਰਾਂਜ਼ਿਟ (ਐਲ.ਆਰ.ਟੀ.) (Light Rail Transit) (LRT) ਲਈ ਫੰਡਿੰਗ
- ਕਵੀਨ ਸਟ੍ਰੀਟ-ਹਾਈਵੇ 7 ਬੱਸ ਰੈਪਿਡ ਟ੍ਰਾਂਜ਼ਿਟ (ਬੀ.ਆਰ.ਟੀ.) (Queen Street-Highway 7 Bus Rapid Transit) (BRT) ਅਤੇ ਰੀਜਨਲ ਕਨੈਕਸ਼ਨ
- ਈ-ਬੱਸ ਫਲੀਟ ਲਈ ਤੀਜੀ ਟ੍ਰਾਂਜ਼ਿਟ ਫੈਸਿਲਿਟੀ ਨੂੰ ਇਲੈਕਟ੍ਰੀਫਾਈ ਕਰਨਾ
- ਰਿਵਰਵਾਕ (Riverwalk) ਪ੍ਰੋਜੈਕਟ – ਹੜ੍ਹ ਦੇ ਜੋਖਮ ਸਬੰਧੀ ਲੰਮੀ-ਮਿਆਦ ਦੇ ਹੱਲ
- ਬ੍ਰੈਂਪਟਨ ਵਿੱਚ ਬਿਹਤਰ ਹੈਲਥ ਕੇਅਰ ਦੇ ਨਿਰਮਾਣ ਲਈ ਵਚਨਬੱਧਤਾਵਾਂ (ਪੀਲ ਮੈਮੋਰੀਅਲ (Peel Memorial) ਦਾ ਵਿਸਤਾਰ/ਤੀਜਾ ਹਸਪਤਾਲ/ ਕੈਂਸਰ ਕੇਅਰ)

ਓਨਟਾਰੀਓ ਸਰਕਾਰ (Government of Ontario), ਸਿਟੀ ਲਈ ਇੱਕ ਮਹੱਤਵਪੂਰਣ ਭਾਈਵਾਲ ਹੈ। ਸੂਬੇ ਤੋਂ ਪ੍ਰਾਪਤ ਫੰਡਿੰਗ, ਸ਼ਮੂਲੀਅਤ ਵਾਲਾ, ਸਿਹਤਮੰਦ ਅਤੇ ਸਥਿਰ ਬ੍ਰੈਂਪਟਨ ਬਣਾਉਣ ਵਿੱਚ ਮਦਦ ਕਰਦੀ ਹੈ ਅਤੇ ਨਿਵਾਸੀਆਂ ਦੀ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਦੀ ਹੈ। ਸਿਟੀ ਦੀਆਂ ਪ੍ਰੋਵਿੰਸੀਅਲ ਤਰਜੀਹਾਂ ਬਾਰੇ, [ਇੱਥੇ \(here\)](#) ਹੋਰ ਜਾਣਕਾਰੀ ਪ੍ਰਾਪਤ ਕਰੋ।

2022 ਦੀਆਂ ਓਨਟਾਰੀਓ ਪ੍ਰੋਵਿੰਸੀਅਲ ਚੋਣਾਂ (2022 Ontario Provincial Election), 2 ਜੂਨ, 2022 ਨੂੰ ਹੋਣਗੀਆਂ। ਨਿਵਾਸੀ, ਵੋਟਿੰਗ ਬਾਰੇ ਹੋਰ ਜਾਣਕਾਰੀ, [ਇੱਥੇ \(here\)](#) ਪ੍ਰਾਪਤ ਕਰ ਸਕਦੇ ਹਨ।

ਹਵਾਲੇ

“ਬ੍ਰੈਂਪਟਨ, ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਸਿਟੀ ਕਾਉਂਸਿਲ, ਸਾਡੇ ਨਿਵਾਸੀਆਂ ਲਈ ਟ੍ਰਾਂਜ਼ਿਟ ਦਾ ਵਿਸਤਾਰ, ਸਥਿਰ ਇੰਫਰਾਸਟ੍ਰਕਚਰ ਵਿੱਚ ਨਿਵੇਸ਼, ਹਸਪਤਾਲ ਦੀ ਬਹੁਤ ਜ਼ਿਆਦਾ ਭੀੜ ਅਤੇ ਹਾਲਵੇ ਮੈਡੀਸਨ ਨੂੰ ਖਤਮ ਕਰਨ ਲਈ ਵਚਨਬੱਧ ਹੈ। ਮੈਂ ਸਾਡੀ ਕਮਿਊਨਿਟੀ ਵਿੱਚ ਸਾਰੇ ਯੋਗ ਵੋਟਰਾਂ ਨੂੰ ਬੇਨਤੀ ਕਰਦਾ ਹਾਂ ਕਿ 2 ਜੂਨ ਨੂੰ, 2022 ਦੀਆਂ ਪ੍ਰੋਵਿੰਸੀਅਲ ਚੋਣਾਂ ਵਿੱਚ ਆਪਣਾ ਵੋਟ ਪਾਓ। ਨਾਲ ਹੀ, ਮੈਂ ਉਹਨਾਂ ਨੂੰ ਸਾਡੀਆਂ ਮੁੱਖ ਤਰਜੀਹਾਂ ਅਤੇ ਓਨਟਾਰੀਓ ਸਰਕਾਰ ਦੀਆਂ ਫੰਡਿੰਗ ਬੇਨਤੀਆਂ ਬਾਰੇ, ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਸਲਾਹ ਦਿੰਦਾ ਹਾਂ। ਅਸੀਂ ਸਫਲ ਉਮੀਦਵਾਰਾਂ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ ਦੀ ਗਵਰਨਮੈਂਟ ਰਿਲੇਸ਼ਨਸ ਟੀਮ, ਸਾਡੇ ਨਿਵਾਸੀਆਂ ਲਈ ਜੀਵਨ ਕੁਆਲਿਟੀ ਵਿੱਚ ਸੁਧਾਰ ਕਰਨ ਲਈ, ਓਨਟੈਰੀਓ ਸਰਕਾਰ ਵਿੱਚ ਸਾਡੇ ਭਾਈਵਾਲਾਂ ਦੇ ਨਾਲ ਕੰਮ ਕਰਨ ਲਈ ਵਚਨਬੱਧ ਹੈ। ਅਸੀਂ ਸੂਬੇ ਦੇ ਨਾਲ ਮਿਲਕੇ, ਸ਼ਮੂਲੀਅਤ ਵਾਲਾ, ਸਿਹਤਮੰਦ ਅਤੇ ਸਥਿਰ ਸ਼ਹਿਰ ਬਣਾਉਣਾ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।”

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca